



पेंशन निधि विनियामक और विकास प्राधिकरण
Pension Fund Regulatory and Development Authority
A Public awareness initiative on old-age income security

रिटायरमेंट प्लानिंग अਤੇ इन्वेस्टमेंट

रसमी पेंशन ਪ੍ਰਬੰਧ ਭਾਰਤ ਵਿੱਚ ਤਨਖਾਹ ਲੈਣ ਵਾਲੇ ਦੇਸ਼ ਦੇ ਸਿਰਫ 13% ਮੁਲਾਜ਼ਮਾਂ ਨੂੰ ਕਵਰ ਕਰਦੇ ਹਨ। ਇਸਲਈ, ਸੇਵਾਮੁਕਤੀ ਮਗਰੋਂ ਇੱਕ ਆਰਾਮਦੇਹ ਜ਼ਿੰਦਗੀ ਬਿਤਾਉਣ ਲਈ ਤੁਹਾਨੂੰ ਨਿਯਮਿਤ ਤੌਰ 'ਤੇ ਬਚਤ ਅਤੇ ਪੂੰਜੀਕਾਰੀ ਕਰਨ ਦੀ ਲੋੜ ਹੈ।

ਨਿਯਮਿਤ ਅਤੇ ਸਿਲਸਿਲੇਵਾਰ ਪੂੰਜੀਕਾਰੀ ਰਿਟਾਇਰਮੈਂਟ ਪਲਾਨਿੰਗ ਦਾ ਅਟੁੱਟ ਅੰਗ ਹੈ। ਇਸ ਸਮਝਣਾ ਮਹੱਤਵਪੂਰਨ ਹੈ ਕਿ ਲੰਮੇ ਸਮੇਂ ਵਿੱਚ, ਕਿਸੇ ਦੀ ਮਾਲੀ ਸਥਿਤੀ ਇਸ ਗੱਲ 'ਤੇ ਚੋਖੀ ਨਿਰਭਰ ਕਰਦੀ ਹੈ ਕਿ ਕੋਈ ਕਿੰਨੀ ਸੂਝਬੂਝ ਨਾਲ ਅਤੇ ਇਕਸਾਰਤਾ ਨਾਲ ਪੂੰਜੀਕਾਰੀ ਕਰਦਾ ਹੈ।

ਰਿਟਾਇਰਮੈਂਟ ਪਲਾਨਿੰਗ ਲਈ ਉੱਦਮ, ਅਨੁਸ਼ਾਸਨ, ਸਮਰਪਣ, ਦ੍ਰਿੜਤਾ ਅਤੇ ਸਬਰ ਦੀ ਲੋੜ ਹੈ।

ਐਨਪੀਐਸ-ਇੱਕ ਉਪਯੋਗੀ ਰਿਟਾਇਰਮੈਂਟ ਪਲਾਨ

ਉਦੇਸ਼

ਐਨਪੀਐਸ ਵਿੱਚ ਰਿਟਾਇਰਮੈਂਟ ਲਈ ਪੂੰਜੀ ਨਿਵੇਸ਼ ਕਰਨ ਦਾ ਮੂਲ ਉਦੇਸ਼ ਅਨੁਸ਼ਾਸਿਤ ਤਰੀਕੇ ਨਾਲ ਨਿਯਮਿਤ ਰੂਪ ਵਿੱਚ ਬਚਤ ਕਰਨਾ ਅਤੇ ਸੇਵਾਮੁਕਤੀ ਤੋਂ ਬਾਅਦ ਦੀ ਜ਼ਿੰਦਗੀ ਲਈ ਹੌਲੀ ਹੌਲੀ ਧਨ ਸੰਗ੍ਰਹਿ ਕਰਨਾ ਹੈ।

ਲੰਮਾ ਪਲਾਨਿੰਗ ਦਮੇਲ

ਐਨਪੀਐਸ ਤੁਹਾਡੀ ਪੂੰਜੀਕਾਰੀ ਨੂੰ ਵਧੇਰੇ ਅਤੇ ਵਿਕਾਸ ਲਈ ਕਾਫੀ ਸਮਾਂ ਦੇਣ ਲਈ ਡਿਜ਼ਾਈਨ ਕੀਤਾ ਗਿਆ ਹੈ।

ਜੋਖਮ ਪ੍ਰਬੰਧ

ਐਨਪੀਐਸ ਵਿਸ਼ੇਸ਼ ਸੂਝਬੂਝ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਆਪਣੀ ਰਿਟਾਇਰਮੈਂਟ ਤੋਂ ਬਾਅਦ ਦੇ ਸਾਲਾਂ ਲਈ ਬਚਤ ਕਰਦੇ ਸਮੇਂ, ਤੁਸੀਂ ਦਰਮਿਆਨੇ ਜੋਖਮ ਤੋਂ ਜ਼ਿਆਦਾ ਨਹੀਂ ਲੈਣਾ ਚਾਹੋਗੇ।

ਰਿਟਰਨ ਦੀ ਉਮੀਦ

ਰਿਟਰਨ ਕਿਸੇ ਵੀ ਪੂੰਜੀ ਨਿਵੇਸ਼ ਦੀ ਪ੍ਰਮੁੱਖ ਚਾਲਕ ਸ਼ਕਤੀ ਹੈ। ਵਾਸਤਵਿਕ ਰਿਟਰਨ ਸਿਰਫ ਲੰਮੇ ਸਮੇਂ ਵਿੱਚ ਨਿਸ਼ਚਿਤ ਕੀਤੀ ਜਾ ਸਕਦੀ ਹੈ; ਜਿੰਨੀ ਘੱਟ ਮਿਆਦ ਰਿਟਰਨ ਉੱਨੀ ਹੀ ਜ਼ਿਆਦਾ ਅਨਿਸ਼ਚਿਤ। ਲੰਮੇ ਸਮੇਂ ਦਾ ਪ੍ਰੋਡਕਟ ਹੋਣ ਕਰਕੇ, ਐਨਪੀਐਸ ਇਸ ਸਿਧਾਂਤ ਦੀ ਸਚੇਤ ਹੋ ਕੇ ਪਾਲਣਾ ਕਰਦਾ ਹੈ।

ਗਹਿਨ ਮੁੱਲਾਂਕਣ

ਐਨਪੀਐਸ ਤਹਿਤ, ਹਮੇਸ਼ਾਂ ਤੁਹਾਡੇ ਹਿੱਤਾਂ ਦੀ ਰਾਖੀ ਲਈ ਪੂੰਜੀਕਾਰੀਆਂ ਦੀ ਨਿਰੰਤਰ ਅਤੇ ਗਹਿਨ ਨਿਗਰਾਨੀ ਕੀਤੀ ਜਾਂਦੀ ਹੈ।



ਤੁਸੀਂ ਇੱਕ ਦਿਨ ਕਿਸੇ ਦਰਖਤ ਦੀ ਛਾਂਵੇਂ ਬੈਠੇ
ਹੋਵੋਗੇ ਕਿਉਂਕਿ ਤੁਸੀਂ ਬਹੁਤ ਸਮਾਂ ਪਹਿਲਾਂ
ਇੱਕ ਬੂਟਾ ਲਾਇਆ ਸੀ!!!



...ਅੱਜ ਜੰਮੇ 100 ਮਿਲੀਯਨ ਤੋਂ
ਵੱਧ ਭਾਰਤੀ 80 ਸਾਲ ਤੋਂ
ਜ਼ਿਆਦਾ ਦੀ ਉਮਰ ਜਿਉਣਗੇ...

ਐਨਪੀਐਸ ਕਿਉਂ?

- ਘੱਟ ਲਾਗਤ ਦਾ ਪ੍ਰੋਡਕਟ
- ਵਿਅਕਤੀਆਂ, ਮੁਲਾਜ਼ਮਾਂ ਅਤੇ ਮਾਲਕਾਂ ਲਈ ਟੈਕਸ ਛੂਟ
- ਆਕਰਸ਼ਕ ਮਾਰਕੇਟ ਲਿੰਕਡ ਰਿਟਰਨਸ
- ਸੁਰੱਖਿਅਤ, ਭਰੋਸੇਯੋਗ ਅਤੇ ਆਸਾਨੀ ਨਾਲ ਪੋਰਟੇਬਲ।
- ਅਨੁਭਵੀ ਪੇਨਸ਼ਨ ਫੰਡਾਂ ਦੁਆਰਾ ਵਿਵਸਾਇਕ ਢੰਗ ਨਾਲ ਪ੍ਰਬੰਧਿਤ।
- ਪੀਐਫਆਰਡੀਏ ਦੁਆਰਾ ਨੇਮਬੱਧ, ਸੰਸਦ ਦੇ ਇੱਕ ਕਾਨੂੰਨ ਰਾਹੀਂ ਕਾਇਮ ਕੀਤਾ ਗਿਆ ਨੇਮਬੱਧਕ।

ਐਨਪੀਐਸ ਕੀ ਹੈ?

ਜ਼ਿੰਦਗੀ ਦੀ ਦੂਜੀ ਪਾਰੀ ਲਈ ਰਕਮਾਂ ਜੋੜਣ ਵਾਸਤੇ, ਅੱਜ ਛੋਟੀਆਂ ਰਕਮਾਂ ਬਚਾਉਣ ਲਈ ਇੱਕ ਵਧੇਰੇ ਸਮਰੱਥ, ਟੈਕਨੋਲੌਜੀ ਡ੍ਰਿਵਨ ਸਿਸਟਮ।

ਕੌਣ ਸ਼ਾਮਲ ਹੋ ਸਕਦਾ ਹੈ?

ਤੁਸੀਂ ਇਸ ਵਿੱਚ ਸ਼ਾਮਲ ਹੋ ਸਕਦੇ ਹੋ, ਜੇਕਰ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਜਾਂ ਸਾਰੇ ਹੋ :

- ਭਾਰਤ ਦੇ ਨਾਗਰਿਕ; ਵਸਨੀਕ ਜਾਂ ਗ਼ੈਰ ਵਸਨੀਕ
- ਉਮਰ 18-60 ਸਾਲ ਦਰਮਿਆਨ, ਸ਼ਾਮਲ ਹੋਣ ਦੀ ਤਰੀਕ ਨੂੰ
- ਤਨਖਾਹਦਾਰ ਜਾਂ ਸਵੈ ਰੋਜ਼ਗਾਰ

ਮੈਂ ਐਨਪੀਐਸ ਖਾਤਾ ਕਿੱਥੇ ਖੋਲ੍ਹ ਸਕਦਾ ਹਾਂ?

ਪੀਐਫਆਰਡੀਏ ਦੁਆਰਾ ਅਧਿਕ੍ਰਿਤ, ਪ੍ਰਾਇਮਰੀ-ਸਰਵਿਸ ਪ੍ਰੋਵਾਇਡਰ (ਪੀਓਪੀ-ਐਸਪੀ) ਦੇ ਕਿਸੇ ਵੀ ਕੇਂਦਰ ਵਿਖੇ।

ਐਨਪੀਐਸ ਬਾਰੇ ਵਧੇਰੇ ਜਾਣਕਾਰੀ ਅਤੇ ਆਪਣੇ ਨਜ਼ਦੀਕੀ ਪੀਓਪੀ-ਐਸਪੀ ਬਾਰੇ ਜਾਣਕਾਰੀ ਲਈ ਟੋਲ ਫ੍ਰੀ ਨੰਬਰ 'ਤੇ ਕਾਲ ਕਰੋ

1800 110 708

OR

SMS NPS to 56677* ਤੇ

*ਸਟੈਂਡਰਡ ਚਾਰਜਿਲਾਗੂ

OR

ਆਪਣੇ ਵੈਬਸਾਈਟ

www.pfrda.org.in